

Regd. Office & Corporate Office: 376, Industrial Area-A, Ludhiana - 141 003 (INDIA) Phones: 91-161-2600701 to 705, 2606977 to 980 Fax: 91-161-2222942, 2601956.

E-mail: secnel@owmnahar.com Website: www.owmnahar.com

CIN No.: L17115PB1988PLC008820

NPFL/SD/2025-26

July 08, 2025

Corporate Relations Department	Corporate Listing Department
The BSE Limited	The National Stock Exchange of India Limited
25th Floor, P.J. Towers,	Exchange Plaza, 5th Floor,
Dalal Street,	Plot No. C/1, G-Block
MUMBAI – 400 001	Bandra-Kurla Complex, Bandra (E)
	MUMBAI – 400 051
SCRIP CODE: 523391	SYMBOL: NAHARPOLY

SUB: NEWSPAPER PUBLICATION

Dear sir/Madam,

Please find enclosed herewith copies of newspaper notice to shareholders pursuant to SEBI Circular No. SEBI/HO/MIRSD/MIRSD-PoD/P/CIR/2025/97 dated July 02, 2025 regarding opening of special window for physical shareholders to submit re-lodgement requests for the transfer of shares as published in "Business Standard" and "Punjabi Jagran".

The Company has also uploaded the said notices regarding opening of above said special window on its website at the link: https://www.owmnahar.com/nahar_polyfilm/share-holder.php.

This is for the information for the general public as well as members of the Exchange.

Thanking you.

Yours faithfully,

FOR NAHAR POLY FILMS LIMITED

PRIYA

(COMPANY SECRETARY)

Encl. As above

Gurugram : Flat No. 22-B, Sector-18, Gurugram-120 015 (INDIA)

Phones: 91-124-2430532 - 2430533

Fax: 91-124-2430536 Email: delhi@owmnahar.com

थंनाधीनागर **यक्ति**

ਜਲੰਧਰ, ਮੰਗਲਵਾਰ 8 ਜੁਲਾਈ, 2025

ਬਜ਼ਰਗ ਦੀ ਸੇਵਾ ਤੋਂ ਖ਼ੁਸ਼ ਹੋ ਕੇ ਗਰ ਤੇਗ ਬਹਾਦਰ ਜੀ ਨੇ ਕਿਹਾ ਕਿ ਭਾਈ ਜੋ ਕੁਝ ਮੰਗਣਾ ਹੈ ਮੰਗ ਲਵੋ ...

ਗੁਰੂ ਸ

ਮਹਤ

ਮਾਇ

वत ।

ਮਹ



ਗੁਪਤ ਸੂਚਨਾ ਦੇ ਆਧਾਰ 'ਤੇ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਹਿੱਸਾ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ। ਤੇ ਝੋਨੇ ਦੇ ਖੇਤ ਵਿੱਚੋਂ 524 ਜ਼ਨ) ਦਾ ਸ਼ੱਕੀ ਹੈਰੋਇਨ

ਘਟਨਾ ਸਥਾਨ 'ਤੇ ਮੌਜੂਦ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ, ਏ ਅਤੇ 30 ਗ੍ਰਾਮ ਅਫੀਮ ਸਰਬਜੀਤ ਸਿੰਘ ਰਾਏ, ਡੀਐੱਸਪੀ ਉਂਕਾਰ ਸਿੰਘ ਬਰਾੜ ਤੇ ਹੋਰ

ਹਨ। ਮੁਲਜ਼ਮਾਂ ਕੋਲ ਨਾਜਾਇਜ਼ ਅਸਲਾ ਤੇ ਨਸ਼ੀਲੇ ਪਦਾਰਥ ਹਨ ਤੇ ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਹਨ। ਇਤਲਾਹ ਮਿਲਣ 'ਤੇ ਵੱਖ-ਵੱਖ ਪਲਿਸ ਪਾਰਟੀਆਂ ਗਸ਼ਤ ਲਈ ਭੇਜੀਆਂ ਗਈਆਂ। 6:15 ਵਜੇ ਪਿੰਡ ਕੋਟਲੀ ਗਾਜਰਾ ਰੇਲਵੇ ਅੰਡਰ ਬ੍ਰਿਜ ਨੇੜੇ ਦੇ ਬੱਲੇ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਇਕ ਦਮ ਮੋਟਰਸਾਈਕਲ ਪਿੱਛੇ ਮੈੜਦੇ ਹੋਏ ਦੌੜਨ ਦੀ ਕੋਸ਼ਿਸ਼ ਨਾਲ 2 ਗੋਲੀਆਂ ਪੁੱਛਾ ਭਰ: 414108, ਵ-18, ਬੇਸਮੈਂਟ ਦਿੱਤੀਆਂ। ਬਚਾਅ ਕਰਨਾਕਲਮ, ਕੇਰਲ-682018 ਕਾਰਵਾਈ 'ਚ ਪੁਛਿ care@muthootgroup.com ਕਾਰਵਾਈ ਚ ਪੁਲਾ ਾਂ ਦੇ ਗਿਰਵੀ ਰੱਖੇ ਸੋਨੇ ਦੇ ਚਲਾਈਆਂ ਗਈਆਂ। 2.2024 ਅਵਧੀ ਤਕ ਖ਼ਾਤਿਆਂ) ਨੂੰ ਮੌਕੇ ਤੋਂ ਗ੍ਰਿਫਤਾਰ ਵਿਅਕਤੀ ਭਾਗ ਲੈ ਸਕਦੇ ਹਨ ਦੀ ਪਛਾਣ ਲਖਵਿੰਦਰ ਵਾਸੀ ਨਵਾਂ ਪਿੰਡ ਦੇਨੇ ਤੇ ਅਜੇ ਕੁਮਾਰ ਉਰਫ਼ ਅ ਕੰਦੋਲਾ ਕਲਾਂ ਥਾਣਾ ਹੈ 160101

: ਗਰਾਉਂਡ ਵਲੋਰ, ਦੁਕਾਨ

ਭ ਦਾ ਰਿਣ ਖਾਤਾ ਹੈ ਕੁਮ ਵਿੱਚ

ਮੀ ਉੱਥੇ ਮਿਤੀ ਨਿਲਾਮੀ ਦੀ ਚਾਲਿੰਤ ਕੀਤੀ ਜਾਵੇਗੀ/ਜਾਰੀ ਆਂ ਵਿੱਚ ਵੀ ਇਸੇ ਸਥਾਨ ਤੇ

ਹਾਈ ਕੋਰਟ ਨੇ 59ਏ ਰੱਖਣ ਦੇ ਦੋਸ਼ੀ ਵਿਖੀ-110024 ਨੂੰ ਰੱਦ ਕਰਨ ਤੋਂ ਆਇੰਟ ਦੀ ਬਕਾਇਆ ਰਕਮ

ਗਾਹਕ ਹੁਣ ਇੱਥੇ ਵੀ ਸੰਪਰਕ

68 ਅਦਾਲਤ ਨੇ ਬਿਾਣਾ-141003

ਦੇ ਆਦੀ ਵਿਅਕਤੇ ਬਾਰਾ ਦਰਜ ਕਰਨ

ਵੱਲ ਚਲੇ ਜਾਂਦੇ ਹਰMIRSD/MIRSD-POD/P/ ਅਗਾਜਕਤਾ ਤੇ ਅਜੂ ਸ਼ੇਅਰ ਰੱਖਣ ਸ਼ੇਅਰਧਾਰਕਾਂ ਨੂੰ

ਆਪ 'ਚ ਸੰਗਠਿਤਾ ਖੁੱਲ੍ਹੀ ਰਹੇਗੀ ਅਤੇ ਖਾਸ ਤੌਰ ਮਨੀ ਲਾਂਡਰਿੰਗ ਦਾਰ ਬਨਗੁਆਂ ਹਾ ਅਪ੍ਰੈਲ, 2019 ਦੀ ਪਰਦਰਸ਼ਤਾ ਤੇ ਮਿਸੀ, ਪ੍ਰਕਿਰਿਆ ਜਾਂ ਕਿਸੇ ਹੋਰ

'ਤੇ ਖਰਚ, ਉਤਪਇਸਤਾਵੇਜ਼ਾਂ ਨਾਲ ਕੰਪਨੀ ਦੇ ਪਰਿਵਤਨ ਤੇ ਨਿਲਕਿਤ ਅਸਾਈਨਮੈਂਟਸ ਲਿਮਡ. ਦਬਾਅ ਇਸ ਦੇ ਪ੍ਰਾ. 4ਈ/2, ਅਲੋਕਿਤ ਹਾਊਸ, ਨਿਆਪਾਲਿਗ ਨਿਆਪਾਲਿਗ

ਪਦਾਰਥਾਂ ਨਾਲ ਸਾਲ ਸਰਵਿਸਿਜ਼ ਲਿਮਟਿਡ ਲਈ 'ਤੇ ਨਕਲੀ ਤੌਰ 'ਤੇ ਅੰਜਲੀ ਮੋਦਗਿਲ ਮਾਮਲਿਆਂ 'ਚ ਬੇ ਰਿਫ ਅਤੇ ਪਾਲਣਾ ਅਧਿਕਾਰੀ ਸੋਚ ਅਪਣਾਈ ਜ

ਸਥਾਨ : ਲੁਧਿਆਣਾ

ਮਿਡੀ : 05.07.2025

ੀ ਨਾਹਰ ਸਪਿਨਿੰਗ ਮਿਲਜ਼ ਲਿਮਟਿਡ

ਨੌੜ ਇੱਕ ਖੇਤ ਵਿੱਚੋਂ ਪਿਸਤੌਲ ਦਾ ਉਪਰੀ

CIN: L17115PB1980PLC004341 ਰਜਿ. ਦਕਤਰ : 373, ਇੰਡਸਟ੍ਰੀਅਲ-ਏ, ਲੁਧਿਆਣਾ-141003 ਫੋਨ ਨੰ : 0161-2600701-705, ਫੋਕਸ : 0161-2222942 ਈ-ਮੇਲ਼ : secnsm@owmnahar.com, ਵੱਬਸਾਈਟ : www.owmnahar.com

ਭੌਤਿਕ ਸ਼ੇਅਰਾਂ ਦੇ ਟਰਾਂਸਫਰ ਬੇਨਤੀਆਂ ਨੂੰ ਦੁਬਾਰਾ ਦਰਜ ਕਰਨ ਲਈ ਵਿਸ਼ੇਸ਼ ਵਿੰਡੋ

ਮਿਤੀ 02 ਜੁਲਾਈ, 2025 ਦੇ ਸੇਬੀ ਸਰਕੂਲਰ ਨੰਬਰ SEBI/HO/MIRSD/MIRSD-POD/P/ CIR/2025/97 ਦੀ ਪਾਲਣਾ ਕਰਦੇ ਹੋਏ ਕੰਪਨੀ ਨੂੰ ਭੌਤਿਕ ਰੂਪ 'ਚ ਸ਼ੇਅਰ ਰੱਖਣ ਸ਼ੇਅਰਧਾਰਕਾਂ ਨੂੰ ਸ਼ੇਅਰਾਂ ਦੇ ਟਰਾਂਸਵਰ ਲਈ ਦੂਬਾਰਾ ਦਰਜ ਬੇਨਤੀਆਂ (re-lodgement requests) ਜਮ੍ਹਾਂ ਕਰਾਉਣ ਲਈ ਇੱਕ ਵਾਰ ਦੀ ਵਿਸ਼ੇਸ਼ ਵਿੱਡੇ ਦੀ ਪੇਸ਼ ਕਰਕੇ ਖੁਸ਼ੀ ਹੋ ਰਹੀ ਹੈ।

ਇਹ ਵਿਸ਼ੇਸ਼ ਵਿੱਡੇ 07 ਜੁਲਾਈ, 2025 ਤੋਂ 06 ਜਨਵਰੀ, 2026 ਤੱਕ ਖੁੱਲ੍ਹੀ ਰਹੇਗੀ ਅਤੇ ਖਾਸ ਤੌਰ ੱਤੇ ਉਨ੍ਹਾਂ ਮਾਮਲਿਆਂ `ਤੇ ਲਾਗੂ ਹੁੰਦੀ ਹੈ ਜਿੱਥੇ ਅਸਲ ਸ਼ੇਅਰ ਟਰਾਂਸਫਰ ਬੇਨਤੀਆਂ 01 ਅਪ੍ਰੈਲ, 2019 ਤੋਂ ਪਹਿਲਾਂ ਦਰਜ ਕੀਤੀਆਂ ਗਈਆਂ ਸਨ ਅਤੇ ਦਸਤਾਵੇਜ਼ਾਂ ਦੀ ਕਮੀ, ਪ੍ਰਕਿਰਿਆ ਜਾਂ ਕਿਸੇ ਹੋਰ ਕਾਰਨ ਕਰਕੇ ਵਾਪਸ ਕਰ ਦਿੱਤੀਆਂ ਗਈਆਂ ਸਨ ਜਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਇਸ ਵਿੱਡੋ ਦੌਰਾਨ ਟਰਾਂਸਫਰ ਲਈ ਦੁਬਾਰਾ ਜਮ੍ਹਾਂ ਕੀਤੇ ਗਏ ਸ਼ੇਅਰਾਂ ਨੂੰ ਸਿਰਫ਼ ਡੀਮੈਟੀਰੀਅਲਾਈ ਰੂਪ ਵਿੱਚ ਹੀ ਪ੍ਰੋਸੈਸ ਕੀਤਾ ਜਾਵੇਗਾ।

ਯੋਗ ਸ਼ੇਅਰਧਾਰਕ ਆਪਣੀਆਂ ਟਰਾਂਸਫਰ ਬੇਨਤੀਆਂ ਲੋੜੀਦੇ ਦਸਤਾਵੇਜ਼ਾਂ ਨਾਲ ਕੰਪਨੀ ਦੇ ਰਜਿਸਟਰਾਰ ਅਤੇ ਸ਼ੇਅਰ ਟਰਾਂਸਫਰ ਏਜੰਟ (ਆਰ.ਟੀ.ਏ.) ਨੂੰ ਮੈਸ. ਅਲੈਕਿਤ ਅਸਾਈਨਮੈਂਟਸ ਲਿਮਡ, ਯੂਨਿਟ : ਨਾਹਰ ਸਪਿਨ੍ਹਿਗ ਮਿਲਜ਼ ਲਿਮ. 4ਈ/2, ਅਲੇਕਿੰਡ ਹਾਊਸ਼, ਝੰਡੇਵਾਲਾਂ ਐਕਸਟੈਂਸ਼ਨ, ਨਵੀਂ ਦਿੱਲੀ - 110055 (ਟੈਲੀਫ਼ੋਨ 011-42541234) ਵਿਖੇ ਨਿਰਧਾਰਤ ਮਿਆਦ ਦੇ ਅੰਦਰ ਜਮ੍ਹਾਂ ਕਰਵਾ

ਨਾਹਰ ਸਪਿਨਿੰਗ ਮਿਲਚ ਲਿਮਟਿਡ ਲਈ

ਸਹੀ/-

बिन मतभा

ਸਿੰਡੀਕੇਟ ਦੀਆਂ ਕੁਝ ਹੋਰ ਨਾਪਾਕ ਸਾਜ਼ਿਸ਼

ਨੂੰ ਸਫਲਤਾਪੂਰਵਕ ਨਾਕਾਮ ਕੀਤਾ ਗਿਆ।

ਸਥਾਨ : ਲੁਧਿਆਣਾ ਮਿਰੀ: 05.07.2025 ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ

ਹਿਰ ਪੋਲੀ ਫਿਲਮਜ਼ ਲਿਮਟਿਡ

CIN: L17115PB1988PLC008820 ਰਜਿ. ਦਫ਼ਤਰ : 376, ਇੰਡਸਟ੍ਰੀਅਲ-ਏ, ਲੁਧਿਆਣਾ-141003 ਰੋਨ ਨੰ : 0161-2600701-705, ਫੋਕਸ :0161-2222942 ਈ-ਮੇਸ਼ : secnel@owmnahar.com, ਵੱਬਸਾਈਟ : www.owmnahar.com

ਭੌਤਿਕ ਸ਼ੇਅਰਾਂ ਦੇ ਟਰਾਂਸਫਰ ਬੇਨਤੀਆਂ ਨੂੰ ਦੂਬਾਰਾ ਦਰਜ ਕਰਨ ਲਈ ਵਿਸ਼ੇਸ਼ ਵਿੰਡੋ

ਮਿਤੀ 02 ਜੁਲਾਈ, 2025 ਦੇ ਸੇਬੀ ਸਰਕੁਲਰ ਨੰਬਰ SEBI/HO/MIRSD/MIRSD-POD/P/ CII/2025/97 ਦੀ ਪਾਲਣਾ ਕਰਦੇ ਹੋਏ ਕੰਪਨੀ ਨੂੰ ਭੌਰਿਕ ਰੂਪ 'ਚ ਸ਼ੋਅਰ ਰੱਖਣ ਸ਼ੋਅਰਧਾਰਕਾਂ ਨੂੰ ਸ਼ੋਅਰਾਂ ਦੇ ਟਰਾਂਸਫਰ ਲਈ ਦੁਬਾਰਾ ਦਰਜ ਬੋਨਤੀਆਂ (re-lodgement requests) ਜਮ੍ਹਾਂ ਕਰਾਉਣ ਲਈ ਇੱਕ ਵਾਰ ਦੀ ਵਿਸ਼ੇਸ਼ ਵਿੱਡੋ ਦੀ ਪੇਸ਼ ਕਰਕੇ ਖੁਸ਼ ਹੈ।

ਇਹ ਵਿਸ਼ੇਸ਼ ਵਿੱਡੇ 07 ਜੁਲਾਈ, 2025 ਤੋਂ 06 ਜਨਵਰੀ, 2026 ਡੱਕ ਖੁੱਲ੍ਹੀ ਰਹੇਗੀ ਅਤੇ ਖਾਸ ਤੌਰ 'ਤੇ ਉਨ੍ਹਾਂ ਮਾਮਲਿਆਂ 'ਤੇ ਲਾਗੂ ਹੁੰਦੀ ਹੈ ਜਿੱਥੇ ਅਸਲ ਸ਼ੇਅਰ ਟਰਾਂਸਫਰ ਬੇਨਤੀਆਂ 01 ਅਪੈਲ, 2019 ਤੋਂ ਪਹਿਲਾਂ ਦਰਜ ਕੀਤੀਆਂ ਗਈਆਂ ਸਨ ਅਤੇ ਦਸਤਾਵੇਜ਼ਾਂ ਦੀ ਕਮੀ, ਪ੍ਰਕਿਰਿਆ ਜਾਂ ਕਿਸੇ ਹੋਰ ਕਾਰਨ ਕਰਕੇ ਵਾਪਸ ਕਰ ਦਿੱਤੀਆਂ ਗਈਆਂ ਸਨ ਜਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਇਸ ਵਿੱਡੋ ਦੌਰਾਨ ਟਰਾਂਸਵਰ ਲਈ ਦੁਬਾਰਾ ਜਮ੍ਹਾਂ ਕੀਤੇ ਗਏ ਸ਼ੇਅਰਾਂ ਨੂੰ ਸਿਰਫ਼ ਡੀਮੈਟੀਰੀਅਲ ਵੀਜ਼ਡ ਰੂਪ ਵਿੱਚ ਹੀ ਪ੍ਰੋਸੈਸ ਕੀਤਾ ਜਾਵੇਗਾ।

ਯੋਗ ਬੇਅਰਧਾਰਕ ਆਪਣੀਆਂ ਟਰਾਂਸਫਰ ਬੇਨਰੀਆਂ ਲੋੜੀਦੇ ਦਸਤਾਵੇਜ਼ਾਂ ਨਾਲ ਕੰਪਨੀ ਦੇ ਰਜਿਸਟਰਾਰ ਅਤੇ ਸ਼ੇਅਰ ਟਰਾਂਸਫਰ ਏਜੰਟ (ਆਰ.ਟੀ.ਏ.) ਨੂੰ ਮੇਸ਼, ਅਲੇਕਿਤ ਅਸਾਈਨਮੈਂਟਸ ਲਿਮਡ, ਯੂਨਿਟ : ਨਾਹਰ ਪੋਲੀ ਫਿਲਮਜ਼ ਲਿਮ. 4ਈ/2, ਅਲੋਕਿੰਦ ਹਾਊਜ਼, ਵੰਡੇਵਾਲਾਂ ਐਕਸਟੈਂਸ਼ਨ, ਨਵੀਂ ਦਿੱਲੀ - 110055 (ਟੈਲੀਫ਼ੋਨ 011-42541234) ਵਿਖੇ ਨਿਰਧਾਰਤ ਮਿਆਦ ਦੇ ਅੰਦਰ ਜਮ੍ਹਾਂ ਕਰਵਾ ਸਕਦੇ ਹਨ।

> ਨਾਹਰ ਪੋਲੀ ਫਿਲਮਜ਼ ਲਿਮ. ਲਈ ਸਹੀ/-

fum ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ

ਸਕਾਰਪੀਓ ਸਵਾਰਾਂ ਨੇ ਦੋ ਨੌਜਵਾਨਾਂ ਤੋਂ ਲੱਟੇ 20 ਲੱਖ ਰੁਪਏ

ਨੂੰ ਪੁਲਿਸ ਮੁਕਾਬਲੇ ਦੌਰਾਨ ਥਾਣਾ ਸ਼ਾਹਕੋਟ

ਦੀ ਪਲਿਸ ਨੇ ਗਿਫ਼ਤਾਰ ਕੀਤਾ ਹੈ। ਇਨ੍ਹਾਂ

ਪਾਸੋਂ ਨਸ਼ੀਲੇ ਪਦਾਰਥ, ਨਾਜਾਇਜ਼ ਅਸਲਾ

ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ

ਹੈ। ਮੁਕਾਬਲਾ ਕੋਟਲੀ ਗਾਜਰਾਂ ਨਜ਼ਦੀਕ

ਰੇਲਵੇ ਪੁੱਲ ਦੇ ਹੇਠਾਂ ਹੋਇਆ। ਜਾਣਕਾਰੀ

ਇੰਦਿਆਂ ਐੱਸਐੱਸਪੀ ਹਰਵਿੰਦਰ ਸਿੰਘ

ਵਿਰਕ ਨੇ ਦੱਸਿਆ ਕਿ ਸੋਮਵਾਰ ਸਵੇਰੇ

ਕਰੀਬ 4:45 ਵਜੇ ਪੁਲਿਸ ਨੂੰ ਇਤਲਾਹ

ਮਿਲੀ ਕਿ ਪਿੰਡ ਸਾਦਿਕਪੁਰ, ਢੰਡੋਵਾਲ,

ਤਲਵੰਡੀ ਸੰਘੇੜਾ, ਬਿੱਲੀ ਚਹਾਰਮੀ, ਭੁੱਲਰ,

ਨਵਾਂ ਕਿਲ੍ਹਾ, ਕੋਟਲੀ ਗਾਜਰਾਂ ਆਦਿ ਪਿੰਡਾ

'ਚ ਦੋ ਸ਼ੱਕੀ ਨੌਜਵਾਨ, ਜੋ ਜੇਲ੍ਹ 'ਚੋਂ ਜਮਾਨਤ

'ਤੇ ਆਏ ਹੋਏ ਹਨ, ਬਿਨਾ ਨੰਬਰੀ ਕਾਲੇ ਰੰਗ

ਦੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ

ਹੋ ਕੇ ਬਾਜਵਾ ਕਲਾਂ ਸਾਈਡ ਤੋਂ ਆ ਰਹੇ

ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਅਮਰੀਕ ਸਿੰਘ ਰੋੜ 'ਤੇ ਸਕਾਰਪੀਓ ਕਾਰ 'ਚ ਸਵਾਰ ਅਣਪਛਾਤੇ ਲੋਕਾਂ ਨੇ ਮਨੀ ਐਕਸਚੇਜ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਤੋਂ 20 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਲਿਆ ਤੇ ਫਰਾਰ ਹੋ ਗਏ। ਜੁਝਾਰ ਸਿੰਘ ਨਗਰ ਦਾ ਰਹਿਣ ਵਾਲਾ ਕਮਲਦੀਪ ਸਿੰਘ ਮਨੀ ਐਕਸਚੇਜਰ ਦਾ ਕੰਮ ਕਰਦਾ ਹੈ। ਸੋਮਵਾਰ ਸ਼ਾਮ ਕਰੀਬ 5:30 ਵਜੇ ਉਹ ਤੇ ਉਸ ਦਾ ਇਕ ਦੋਸਤ ਅਮਰੀਕ ਸਿੰਘ ਰੋਡ 'ਤੇ ਸਥਿਤ ਪਲਾਈਵੁੱਡ ਦੁਕਾਨ ਦੇ ਮਾਲਕ ਤੋਂ ਲਗਪਗ 20 ਲੱਖ ਰੁਪਏ ਦੀ ਨਕਦੀ ਲੈ ਕੇ ਐਕਟਿਵਾ 'ਤੇ ਜਾ ਰਹੇ ਸਨ। ਜਦੋਂ ਉਹ ਅਮਰੀਕ ਸਿੰਘ ਰੋਡ 'ਤੇ ਉੜਾਂਗ ਸਿਨੇਮਾ ਨੇੜੇ ਪਹਿੰਚਿਆ ਤਾਂ ਸਕਾਰਪੀਓ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਪਿਆ। ਫਿਰ ਦੋ ਲੋਕ ਕਾਰ 'ਚੋਂ ਉਤਰੇ ਤੇ ਉਸ ਨੂੰ ਬੰਦੂਕ ਦਿਖਾ ਕੇ ਪੈਸਿਆਂ ਵਾਲਾ ਬੈਗ ਤੇ ਐਕਟਿੰਵਾ ਦੀਆਂ ਚਾਬੀਆਂ ਲੈ ਕੇ ਭੱਜ ਗਏ।

ਪੀੜਤ ਦੇ ਅਨੁਸਾਰ ਕਾਰ 'ਚ ਕੁੱਲ ਚਾਰ ਲੋਕ ਸਨ। ਲੱਟ ਤੋਂ ਬਾਅਦ ਉਸ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਪੀਤਤ ਨੌਜਵਾਨ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂ ਕਿ ਸ਼ਹਿਰ 'ਚ ਨਾਕਾਬੰਦੀ ਕਰ ਕੇ ਲਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਅਪਰਾਧ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਸਿਹਤ ਤੇ ਕੌਮੀ ਢਾਂਚੇ ਲਈ (ਮਰੀਆਂ) ਵਿਚ ਨੀਲਮੀ ਸੰਕਟ ਹੈ ਨਸ਼ੀਲੀਆਂ ਦਵਾਇਤ ਕੀਤੀ ਜਾਵਗੀ/ਸਾਰੀ ਅ ਵਿੱਚ ਵੀ ਇਸੇ ਸਥਾਨ ਤੇ

ਸਟੋਟ ਬਿਊਰੋ∘ਜਾਗਰਣ : ਚੰਡੀਗੜ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 500 ਗ੍ਰਾਮ ਹੈਰੋਇਨ ਰੱਖ ਦੇ ਦੋਸ਼ੀ ਇਕ ਵਿਅਕਤੀ ਦੀ ਸਜ਼ਾ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜੋ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿਚ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਨਸ਼ੀਲੀਆਂ ਦਵਾਈਆਂ ਦੀ ਸਮੱਸਿਆ, ਖਾਸ ਕਰ ਨਕਲੀ ਤਰੀਕੇ ਨਾਲ ਤਿਆਰ ਨਸ਼ੀਲੇ ਪਦਾਰਥਾਂ ਦੇ ਸੰਦਰਭ 'ਚ ਸਭ ਤੋਂ ਜ਼ਿਆਦਾ ਸਖਤੀ ਨਾਲ ਕੰਟਰੋਲ ਕੀਤੀ ਜਾਣੀ ਚਾਹੀਦੀ ਹੈ। ਜਸਟਿਸ ਸੁਮਿਤ ਗੋਇਲ ਨੇ ਟਿੱਪਣੀ ਕੀਤੀ ਹੈ ਕਿ ਕੋਰਟ ਸਮਾਜ 'ਚ ਫੈਲੇ ਇਸ ਗੰਭੀਰ ਸੰਕਟ ਨਸ਼ੀਲੀਆਂ ਦਵਾਈਆਂ ਦੀ ਦਰਵਰਤੋਂ ਦਾ ਨਿਆਇਕ ਨੋਟਿਸ ਅਤਿਅੰਤ ਗੰਭੀਰਤਾ ਨਾਲ ਲੈ ਰਿਹਾ ਹੈ, ਕਿਉਂਕਿ ਇਹ ਨਾ ਸਿਰਫ਼ ਜਨਤਕ ਸਿਹਤ ਤੇ ਕਾਨੂੰਨ ਪ੍ਰਬੰਧ ਨੂੰ ਤੇ ਕੌਮੀ ਮੂਲ ਢਾਂਚੇ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਰਿਹਾ ਹੈ

ਜੇਕਰ ਨਸ਼ੀਲੇ ਪਦਾਰਥਾਂ ਦਾ ਸੇਵਨ ਲੰਬੇ ਸਮੇਂ ਤੋਂ ਇਕ ਸਮਾਜਿਕ ਚਣੌਤੀ ਰਿਹਾ ਹੈ ਪਰ ਹੈਰੋਇਨ ਤੇ ਕੋਕੀਨ ਵਰਗੇ ਨਕਲੀ ਪਦਾਰਥਾਂ ਦੀ ਵੱਧਦੀ ਉਪਲੱਬਧਤਾ ਤੇ ਖਪਤ ਨੇ ਇਸ ਸੰਕਟ ਨੂੰ ਹੋਰ ਵਿਕਰਾਲ ਬਣਾ ਦਿੱਤਾ ਹੈ। ਇਸ ਚੁਣੌਤੀ ਦਾ ਹੱਲ ਨਿਆਪਾਲਕਾ ਸਣੇ ਸੂਬੇ ਦੀਆਂ ਸਾਰੀਆਂ ਸੰਸਥਾਵਾਂਨਾਲ ਕਠੌਰ ਤੋਂ ਸਪੱਸ਼ਟ ਪਤਿਕਿਰਿਆ ਦੀ ਮੰਗ ਕਰਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਇਸ ਨਾਜਾਇਜ਼ ਪਦਾਰਥਾਂ ਵੱਲ ਝੁਕਾਅ 'ਚ ਜੋ ਬਦਲਾਅ ਆਇਆ ਹੈ, ਉਹ ਨਾ ਸਿਰਫ ਚਿੰਤਾਜਨਕ ਹੈ ਬਲਕਿ ਸਮਾਜ ਵਿਚ ਡੂੰਘੇ ਸੰਗਠਿਤ ਅਪਰਾਧਕ ਤੰਤਰ ਦੀ ਮੌਜੂਦਗੀ

ਨੂੰ ਵੀ ਜਾਹਰ ਕਰਦ ਕਾਰਨ ਨਸ਼ੀਲੇ ਪਦ ਸੁਰੱਖਿਆ ਤੇ ਵਿਧਾ ਲ ਸਰਵਿਸਿਜ਼ ਲਿਮਟਿਡ ਗੰਭੀਰ ਨਿਰਾਦਰ 'ਚ

ਪਦਾਰਥਾਂ ਦੀ ਲੜ ਤੇ 1-2222942 ਵਿਚ ਇਕ ਨਿਰੰਤਰ www.owmnahar.com

ਪਰਤੀ ਲਈ ਛੋਟੇ ਮੈਂ

ਨਾਜਾਇਜ਼ ਨਸ਼ੀਲੇ nt requests) ਜਮ੍ਹਾਂ ਕਰਾਉਣ

ਕਮਜ਼ੋਰ ਕਰਦਾ ਹੈ। ਰੀਆਂ ਗਈਆਂ ਸਨ। ਅਾਰਥਿਕ ਪ੍ਰਭਾਵ ਿੱ ਆਰਥਿਕ ਪ੍ਰਭਾਵ ਵਿੱ

POLITICS & PUBLIC AFFAIRS 7

uncliamed-dividend

shares liable for transfer to the IEPF.

nee weakene age

India (RBI) through dollar sales.

strength of the US dollar amid rising uncertainty over trade policies. Market caution intensified as the 90-day extension on tariff suspensions is set to expire on Wednesday, with no formal trade agreements signed so far. The lack of clarity on future trade arrangements has made investors rupee's decline, said dealers.

demand from a major private bank, which further added pressure on the local currency. The rupee's fall below the 85.80 per dollar level triggered stop-loss orders, leading to further decline, said dealers.

In the absence of positive develop-

to intervention by the Reserve Bank of It could potentially touch 86.50 per dollar in the near term. The dollar index was trad-Adding to the pressure was renewed ing at 97.36, against the previous day's 96.95. It measures the strength of the greenback against a basket of six major currencies.

"Dollar has strengthened and there was a lack of inflows in the market. The RBI has intervened around 86 levels," said a dealer at a state-owned bank. President Trump's more risk-averse, contributing to the declaration, made via a social media post, stressed that there would be "no excep-Additionally, there was a strong dollar tions" to the proposed tariffs. This announcement has added fresh uncertainty to global trade dynamics, with emerging markets like India bearing the brunt of investor nervousness.

> Given the heightened volatility, the RBI is expected to keep a close watch and may

Place: Ludhiana Dated: 05.07,2025

Anjali Modgil Company Secretary & Compliance Officer

A Nahar POLY FILMS LIMITED

Regd. Office: 376, Industrial Area-A, Ludhiana - 141003 Phone: 0161-2600701-705, Fax: 0161-2222942 Email: secnel@owmnahar.com, Website: www.owmnahar.com

Special Window for Re-lodgement of Transfer Requests of Physical Shares

Pursuant to SEBI Circular No. SEBI/HO/MIRSD/MIRSD-PoD/P/CIR/2025/97 dated July 02, 2025, the Company is pleased to offer an one time special window for physical shareholders to submit re-lodgement requests for the transfer of shares.

This Special Window will open from July 07, 2025 to January 06, 2026 and is specially applicable to cases where the original share transfer requests were lodged prior to April 01, 2019, and were returned or rejected due to deficiencies in documentation, process or any other reason.

The shares re-lodged for transfer will be processed only in dematerialized form during this window.

Eligible shareholders may submit their transfer requests alongwith the requisite documents to the Company's Registrar and Share Transfer Agent (RTA) at M/s. Alankit Assignments Limited, Unit: Nahar Poly Films Ltd. 4E/2, Alankit House, Jhandewalan Extension, New Delhi - 110055 (Tel. 011-42541234), within the stipulated period.

For Nahar Poly Films Ltd

Place: Ludhiana Dated: 05.07.2025

Priya Company Secretary & Compliance Officer HB STOCKHOLDINGS LIMITED

Registered Office: Plot No. 31, Echelon Institutional Area Sector 32, Gurugram-122001, Harvana Ph.: + 91-124-4675500, Fax No.: + 91-124-4370985

E-mail: corporate@hbstockholdings.com, Website: www.hbstockholdings.com

INFORMATION REGARDING 38TH ANNUAL GENERAL MEETING TO BE HELD THROUGH VIDEO CONFERENCING (VC) / OTHER

AUDIO-VISUAL MEANS (OAVM)

Dear Members.

Notice is hereby given that the 38th Annual General Meeting ("AGM") of the members of

CIN: L17115PB1988PLC008820

in case shareholder(s) have any query on the subject matter and the Rules, they may contact the Company's Registrar & Share Transfer Agent, M/S, MUFG Intime India Private Limited (Formerly Link Intime India Private Limited), C-101. Embassy 247, L.B.S.Marg, Vikhroli (West), Mumbai - 400083, Tel No.

Place: Kolkata Date: July 07, 2025

Group Company Secretary & Head-Legs

+918108116767, E-mail:rnt.helpdesk@in.mpms.mufg.com.

on the Company's website: https://www.khadims.com/pages/unpaid-

In this connection, please note that your demat account will be debited for the

In the event of valid claim is not received on or before September 30, 2025.

the Company will proceed to transfer the liable dividend and Equity shares to

IEPF without any further notice. Please note that no claim shall lie against the

company in respect of unclaimed dividend amount and shares transferred to

the IEPF pursuant to the Said rules. It may be noted that the concerned

shareholders can claim the shares and dividend from IEPF authority by making

an application in the prescribed Form IEPF-5 available on the website

www.mca.gov.in and access the form under MCA Service>IEPF related

Non-life insurers' Q1 premiums rise 9%

AATHIRA VARIER Mumbai, 7 July

Robust showing